

Kripal Singh



ੴ ਵਾਹਿਗੁਰੂ ਜੀ ਕੀ ਫਤਹ ।



# ਗੁਰਦੁਆਰਾ ਲਖਨੌਰ ਸਾਹਿਬ

ਦਾ

## ਇਤਿਹਾਸ



ਪ੍ਰਕਾਸ਼ : —

ਗੁਰਦੁਆਰਾ ਪ੍ਰਬੰਧਕ ਕਮੇਟੀ ਲਖਨੌਰ ਸਾਹਿਬ  
ਜ਼ਿਲ੍ਹਾ ਅੰਬਾਲਾ

**ਵਿਦਵਾਨ ਪ੍ਰੈਸ, ਰੇਲਵੇ ਟੋਡ, ਅੰਬਾਲਾ ਛਾਊਣੀ  
ਵਿਚ ਛੱਪਿਆ ।**

## ਗੁਰਦੁਆਰਾ ਲਖਨੈਰ ਸਾਹਿਬ

ਗੁਰਦੁਆਰਾ ਲਖਨੈਰ ਸਾਹਿਬ ਤਹਿਲੀਲ ਅੰਬਾਲਾ ਵਿਚ ਅੰਬਾਲਾ ਸ਼ਹਿਰ ਤੋਂ ਸਤ ਮੀਲ ਦੱਖਣ ਵੱਲ (ਅੰਬਾਲਾ ਬੜੇਲਾ) ਪੱਕੀ ਸੜਕ ਉੱਤੇ ਹੈ। ਅੰਬਾਲਾ ਛਾਊਣੀ ਦੇ ਸਟੇਸ਼ਨ ਤੋਂ ਸਾਡੇ ਚਾਰ ਮੀਲ ਹੈ। ਰਸਤਾ ਕੱਚਾ ਹੈ। ਪਹਿਲਾਂ ਇਹ ਥਾਂ ਰਿਆਸਤ ਪਟਿਆਲਾ ਦੇ ਮਤਹਿਤ ਸੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਇਥੇ ਸਾਲਾਨਾ ਜੇੜ ਮੇਲਾ ਦੁਸਹਿਰੇ ਨੂੰ ਹੁੰਦਾ ਹੈ।

ਗੁਰਦੁਆਰਾ ਸਾਹਿਬ ਦੀ ਆਮਦਨ ਤਿੰਨ ਕੁ ਹਜ਼ਾਰ ਰੁਪੱਏ ਸਾਲਾਨਾ ਹੈ। ੧੯੦੦ ਰੁਪੱਏ ਜ਼ਮੀਨ ਦੀ, ੬੦੦ ਰੁਪੱਏ ਜਗੀਰ ਦੀ ਅਤੇ ਅੱਠ ਕੁ ਸੌ ਚੜ੍ਹਾਵੇ ਦੀ। ਲੰਗਰ ਗੁਰੂ ਦਾ ਅਤੁੱਟ ਹਮੇਸ਼ਾ ਚਲਦਾ ਰਹਿੰਦਾ ਹੈ। ਇਸ ਅਸਥਾਨ ਵੱਲ ਸਿੱਖ ਪੰਥ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜੇ ਤੱਕ ਧਿਆਨ ਨਹੀਂ ਦਿੱਤਾ। ਇਸ ਅਸਥਾਨ ਦੀ ਇਤਿਹਾਸਕ ਮਹਾਨਤਾ ਬਹੁਤ ਹੈ।

ਗੁਰੂ ਨਾਨਕ ਸਾਹਿਬ ਪਹੋਣੇ ਤੋਂ ਇਥੇ ਆਏ। ਮੇਘ ਨਾਥ ਜੰਗੀ

ਨਾਲ ਪੰਜ ਦਿਨ ਚਰਚਾ ਹੋਈ । ਉਦਾਲੇ ਪ੍ਰਦਾਲੇ ਕਾਫੀ ਦਿਨ ਰਹੇ । ਬੰਜ ਦੀ ਲੋੜ ਹੈ ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਥੇ ਨਾਨਕੇ ਸਨ । ਮਾਮਾ ਕ੍ਰਿਪਾਲ ਚੰਦ ਅਤੇ ਮਾਤਾ ਗੁਜਰੀ ਜੀ ਦੇ ਭਰਾ ਇਥੇ ਰਹਿੰਦੇ ਸਨ । ਦਸਵੇਂ ਪਾਤਸ਼ਾਹ ਪਟਨੇ ਸਹਿਬ ਤੋਂ ਆਕੇ ਇਥੇ ਕਾਫੀ ਚਿਰ ਠਹਿਰੇ ਸਨ । ਇਸ ਵੇਲੇ ਉਨ੍ਹਾਂ ਦੀ ਉਮਰ ਤਰਕੀਬਨ ਅੱਠ ਕੁ ਸਾਲ ਦੀ ਸੀ ਸੰਤ ਮੇਹਰ ਚੰਦ ਜੀ ਸੋਢੀ ਦੇ ਘਰ ਠਹਿਰੇ ਸਨ । ਸੰਤ ਮੇਹਰ ਚੰਦ ਜੀ ਮਾਮਾ ਕ੍ਰਿਪਾਲ ਚੰਦ ਜੀ ਦੇ ਭਰਾ ਸਨ । ਇਨ੍ਹਾਂ ਨੂੰ ਮਗਦੇਂ ਦਸਵੇਂ ਪਾਤਸ਼ਾਹ ਨੇ ਅਮ੍ਰਿਤ ਛਕਾਕੇ ਪੋਹਰ ਸਿੰਘ ਨਾਉ ਬੋਖਿਆ ।

ਇਥੇ ਦਸਵੇਂ ਪਾਤਸ਼ਾਹ ਅਪਣੇ ਹਾਣੀ ਬਾਲਕਾਂ ਨਾਲ ਫੇਡਾ ਖੇਡਦੇ ਰਹੇ । ਇਕ ਵੇਰ ਖੁਦੇ ਛੂੰਡੀ ਖੇਡਣ ਤੋਂ ਪਿੱਛੋਂ ਇਕ ਮੁੰਡਾ ਰਾਤ ਨੂੰ ਬੀਮਾਰ ਹੋਕੇ ਮਰ ਗਿਆ । ਉਹ ਮਾਂ ਦਾ ਇੱਕੋ ਇਕ ਪੁੱਤਰ ਸੀ । ਟੌਣ ਕੁਰਲਾਣ ਲੁੜ੍ਹੁ ਹੈ ਗਿਆ । ਮਾਈ ਨੇ ਵੇਂਵੇਂ ਹੱਥ ਰੋੜ ਕੇ ਮਹਾਰਾਜ ਅੱਗੇ ਅਰਦਾਸ ਕੀਤੀ । ਦਸਵੇਂ ਪਾਤਸ਼ਾਹ ਅਪਣੇ ਖੇਡਣ ਵਾਲੇ ਹਾਣੀਆਂ ਸਮੇਤ ਉਥੇ ਗਏ । ਉਨ੍ਹਾਂ ਖੂੰਡੀ ਉਸ ਮੁੰਡੇ ਦੇ ਗਲ ਵਿੱਚ ਪਾਕੇ ਕਿਹਾ, “ਉਠ ਵੱਚੂ ਖੇਡਣ ਚੱਲੀਏ ।” ਸਭ ਦੇ ਵਿੰਹਸ਼ਿਆਂ ਉਹ ਜੀਉ ਪਿਆ ਅਤੇ ਉਠ ਕੇ ਖੇਡਣ ਲਈ ਚੌਂਝਿਆ । ਇਸ

(੫)

ਸੰਝੀ ਬਾਬਾ ਦਰਵੇਸ਼ ਹਰੀ ਜੀ ਡੇਹਰਾਦੂਨ ਵਾਲਿਆ ਨੇ ਹੋਈਂਦ ਖੇਡ  
ਵਿੱਚ ੨੯ ਪੰਨੇ ਤੇ ਲਿਖਿਆ ਹੈ :—

ਮਾਈ ਏਕ ਇਕਲੌਤਾ ਬਾਲਕ ਗਿਰੀ ਦੇਹਿ ਪ੍ਰਾਣ ਗਵਾਏ ।  
ਬਿਨ ਬਾਲਕ ਮਾਤਾ ਦੁਖ ਪਾਇਉ, ਉੰਚੀ ਸੂਰ ਕੁਰਲਾਏ ।  
ਗਇਓ ਤਹਾਂ ਸਾਹਿਬਜ਼ਾਦਾ, ਦੇਖੀ ਦੁਖੀਆ ਮਾਈ ।  
ਪਾਸ ਹੀ ਦੇਹਿ ਧਰੀ ਬਿਨ ਪ੍ਰਾਣਾਂ, ਚਰਨ ਗਹੇ ਲਪਟਾਈ ।੧। ਰਹਾਉ ।  
ਸਿਖ ਸੰਗਤ ਸੰਗ ਬਾਲ ਸਖਾਈ, ਸਭ ਹੀ ਚੱਲ ਚੱਲ ਆਏ ।  
ਆਗੇ ਅਉਰ ਕੀ ਅਉਰ ਭਈ ਹੈ ਸਭ ਕੇ ਚਿਤ ਮੁਰਬਾਏ ।੨।  
ਦੈਇ ਕਰ ਜੋੜ ਕਰੀ ਅਰਦਾਸਾ, ਤੁਮ ਸਮਰੱਬ ਦਾਤਾਰਾ ।  
ਤੁਮਰੋ ਹਾਣੀ ਪ੍ਰਾਣ ਤਿਆਗੇ ਬਖਸ਼ਿਸ਼ ਭਰੇ ਭੰਡਾਰਾ ।੩।  
ਖੂੰਡੀ ਗਲ ਮੇਂ ਡਾਲ ਕਹੇ ਥੱਚੂ, 'ਉੱਠੋ ਚਲੋ ਖੇਲ ਕਰੀਏ ।'  
ਸਭ ਕੇ ਵੇਖਤ ਹੀ ਉਠ ਭਾਗਾ 'ਦਰਵੇਸ਼' ਧੰਨ ਦਸਮੇਸ਼ ਉਚਰੀਏ ।੪।

---

ਬਾਲਕ ਮ੍ਰਿਤ ਜਵਾਵਣ ਗਾਬਾ, ਫੈਲ ਗਈ ਚਹੁ ਪਾਸੀ ।  
ਦਰਸ਼ਨ ਕਰਨ ਸਭੇ ਉੱਠ ਧਾਏ, ਭੀੜ ਲਗੀ ਤਹਾਂ ਖਾਸੀ ।

ਪੀਰ ਭੀਖਣ ਸ਼ਾਹ ਜਿਸਨੇ ਦਸਮ ਪਾਤਸ਼ਾਹ ਦੇ ਜਨਮ ਪਿੱਛੋਂ  
ਪਟਨੇ ਸਾਬਿ ਜਾ ਕੇ ਉਨ੍ਹਾਂ ਦੇ ਦਰਸ਼ਨ ਕਰਕੇ ਇਹ ਜਾਨਣ ਲਈ ਕਿ  
ਉਹ ਮੁਸ਼ਕਾਮਾਨਾਂ ਦੀ ਸਰਪਰਸਤੀ ਕਰਨਗੇ ਕਿ ਹਿੰਦੂਆਂ ਦੀ ਦੇਕੁਜੇ  
ਪੇਸ਼ ਕੀਤੇ ਸਨ, ਉਹੀ ਪੀਰ ਭੀਖਣ ਸ਼ਾਹ ਨੇ ਹੋਰ ਫਕੀਰਾਂ ਸਮੇਤ

ਠ ਰਾਏ ਤੋਂ ਆ ਕੇ ਲਖਨੌਰ ਸਾਹਿਬ ਦੇ ਅਸਥਾਨ ਤੇ ਦਸ਼ਮ ਪਾਤਸ਼ਾਹ  
ਦੇ ਖੇਡਣ ਦੇ ਦਿਨਾਂ ਵਿੱਚ ਵੀ ਦਰਸ਼ਨ ਕੀਤੇ ਅਤੇ ਸਿਜਦਾ ਕੀਤਾ ।  
ਇਕ ਫਕੀਰ ਨੇ ਕਿੰਤੂ ਕੀਤਾ ਕਿ ਮੁਸਲਮਾਨ ਫਕੀਰ ਹੋ ਕੇ ਇਕ ਹਿੰਦੂ  
ਸਿਜਦਾ ਕਿਉਂ ਕੀਤਾ ਤਾਂ ਪੀਰ ਭੀਖਣ ਸ਼ਾਹ ਜੀ ਨੇ ਉਨ੍ਹਾਂ ਨੂੰ  
ਅਸਲੀਅਤ ਪ੍ਰਗਟ ਕੀਤੀ । ਬਾਬਾ ਦਰਵੇਸ਼ ਹਰੀ ਜੀ ਨੇ ਗੈਬਿੰਦ ਦੇਡ  
ਦੇ ਪੰਨਾ ੩੧ ਤੇ ਇਸ ਘਟਨਾ ਨੂੰ ਇਉਂ ਦਰਜ ਕੀਤਾ ਹੈ:—

ਭੀਖਣ ਸ਼ਾਹ ਇਕ ਪੀਰ ਸੰਗ ਲੈ ਕੇ ਦਰਸ ਕਰਨ ਨੂੰ ਆਇਆ ।

ਬਾਲਨ ਸੰਗੇ ਖੇਲ ਕਰੋਂਦੇ, ਦਰਸ ਕਰਤ ਸੁਖ ਪਾਇਆ ।

ਧਰ ਕੇ ਅਦਬ ਹੀਏ ਫਿਰ ਫਿਰ ਸਿਜਦਾ ਕੀਤਾ ।

ਕਹੁ ਸਾਈਂ ਜੀ ਕਿਆ ਚਾਹੀਏ ਹੈ ਮਾਂਗੋ ਜੋਈ ਚਿਤ ਨੀਤਾ ।੧। ਰਹਾਉ ।

ਪੰਥ ਖਾਲਸਾ ਕਰਉ ਆਪ ਤੀਸਰ, ਜਾਲਮ ਮਾਰ ਮੁਕਾਵੈ ।

ਲੂਟੈ ਗੋ ਇਹੁ ਦੇਸ ਸ਼ਬਾਇਆ ਠੋਰ ਠੋਰ ਯੁਧ ਮਚਾਵੈ ।੨।

ਗਾਊਂ ਹਮਾਰੇ ਬਖਸ਼ ਦੇਹੁ ਆਪ ਲੂਟ ਨ ਇਨਮੇਂ ਹੋਵਹਿ ।

ਦੇਗ ਹਮਾਰੀ ਚਲਤੀ ਰਹੈ ਸਦਾ ਰਖਿਆ ਪੰਥ ਕਰੋਵਹਿ ।੩।

ਭੁਲਾ ਸਾਈਂ ਜੀ ਐਸੇ ਹੀ ਹੋਗਾ ਬਚ ਰਹੈਂ ਗ੍ਰਾਮ ਤੁਮਾਰੇ ।

ਦੇਗ ਤੁਮਾਰੀ ਚਲਦੀ ਰਹਿਸੀ 'ਦਰਵੇਸ਼' ਰੱਖਯਾ ਕਰੋਂ ਸਿੰਘ ਹਮਾਰੇ ।੪।੪੨।

ਭੀਖਣ ਸ਼ਾਹ ਸੰਗ ਪੀਰ ਜੋ ਆਇਆ ਤਰਕ ਕਰੀ ਤਿਨ ਹੀਏ ।

ਤੁਮ ਹੋ ਪੀਰ ਇਹ ਹਿੰਦੂ ਲੜਕਾ, ਕਿਸ ਬਿਧ ਸਿਜਦਾ ਬੀਏ ।

(੭)

ਮਤ ਹੀਏ ਭਰਮ ਕਰੋ ਨੂਰ ਅੱਲਾ ਦਾ ਜਾਨ ।

ਸੂਰਜ ਬਾਲ ਲੋਕਾਈ ਟੋਸ਼ਨ ਤਿਵ ਤੁੰ ਇਸਨੂੰ ਮਾਨ ।੧। ਰਹਾਉ ।

ਹਿੰਦੂ ਦੂਰਕ ਵੇਹਾਂ ਨੂੰ ਟੌਂਕੇ, ਤੀਸਰੇ ਪੰਥ ਉਪਾਵੈ ।

ਜ਼ਿਲਮਾਂ ਦਾ ਇਹ ਨਾਸ ਕਟੈਗੇ, ਜਗ ਇਸ ਤੇ ਭੈ ਖਾਵੈ ।੨।

ਨੂਰ ਜਹੂਰ ਜਦੋਂ ਥਾ ਹੋਇਆ, ਤਦੋਂ ਮੈਂ ਪਟਨੇ ਧਾਇਆ ।

ਕੀਆ ਦੀਵਾਲ ਟੂੰਬ ਅੱਲਾ ਦਾ ਪਰਖ ਮੈਂ ਹੀਏ ਵਸਾਇਆ ।੩।

ਨਰ ਤਨ ਮਹਿ ਦੂਪ ਬਾਲਕ ਧਾਰੀ, ਨੂੰ ਰ ਜਹੂਰ ਹੋ ਆਇਆ ।

ਤਰਕ ਰੁਨਾਹ ਬਖਸ਼ਾਵੇ ਝਬ ਦੇ 'ਦਰਵੇਸ਼' ਝੱਬ ਸੀਸ ਝੁਕਾਇਆ ।੪।

ਭੀਖਣ ਸ਼ਾਹ ਦੇ ਬਚਨ ਦੁਣ ਪੀਰ ਨੇ ਹੀਏ ਵਿਸ਼ਵਾਸ ਦੰਧਾਇਆ ।

ਬਖਸ਼ੇ ਸਭ ਹੀ ਗੁਨਾਹ ਹਮਾਰੇ, ਆਪ ਨੂੰ ਜਹੂਰ ਖੁਦਾਇਆ ।

ਕਰ ਧਰ ਚਰਨਾਂ ਤੇ ਅਟਜ ਗੁਸਾਰਨ ਲਾਗਾ ।

ਦਰਨ ਕਰਤ ਸ਼ਾਂਤ ਹੀਏ ਆਈ, ਅਹੋ ਮੈਂ ਭਇਆ ਛੱਡਿ ਭਾਗਾ ।੧।੯।੮।

ਦੁਲਿਆ ਬਖਤ ਹਮਾਰਾ ਮਾਲਕ ਆਇ ਮੈਂ ਕੀਓ ਦੀਦਾਰਾ ।

ਭੀਖਣਸ਼ਾਹ ਪੀਰ ਦੀ ਬਟਕਤ, ਪਰਸੇ ਤਵ ਚਰਨਾਰਾ ।੨।

ਭੀਖਣ ਸ਼ਾਹ ਤੇ ਛੀ ਤੁਮ ਉਂਚੇ ਮਜ਼ਲ ਤੁਮਾਰੀ ਆਰੇ ।

ਸਿਦਕ ਸਬੂਰੀ ਅੰਦਰ ਰਹਿਣਾ, ਭਏ ਆਸ ਵਡਭਾਗੇ ।

ਕੈਮਲ ਕਰ ਸਿਖ ਪੀਰ ਦੇ ਧਰਿਆ, ਅੰਧਕਾਰ ਪਰਹਰਿਆ ।

ਅਚਰਜ ਹੋਇ ਛੇਇਆ ਬਿਸਮਾਦੀ 'ਦਰਵੇਸ਼' ਅਜਰ ਤਿਸ ਜਟਿਆ ।

।੧।੪।੪ ।

(੮)

ਕਾਬਲ ਦੇ ਰਹਿਣ ਵਾਲਾ ਪੀਰ ਆਰਫ਼ ਦੀਨ ਜੋ ਕੋਟ ਕਛੂਏ  
ਅਪਣੇ ਮੁਰੀਦ ਨਵਾਬਾਂ ਕੋਲ ਆਇਆ ਰੋਇਆ ਸੀ ਨੇ ਵੀ ਬਿਥੇ ਹੀ  
ਦਸਮੇਸ਼ ਜੀ ਅੱਗੇ ਸਿਜਦਾ ਕੀਤਾ। ਉਹ ਵੀ ਘਟਨਾ ਇਸੇ ਕਿਸਮ  
ਦੀ ਹੈ ਇਹ ਘਟਨਾ ਭਾਈ ਵੀਰ ਸਿੰਘ ਜੀ ਨੇ ਸ੍ਰੀ ਕਲਗੀਪਰ  
ਚਮਤਕਾਰ ਦੀ ਪੰਜਵੀਂ ਐਡੀਸ਼ਨ ਦੇ ਪੰਨਾ ੪੯ ਤੇ ਇਸ ਤ੍ਰ੍ਹਾਂ  
ਬਿਆਨ ਕੀਤੀ ਹੈ:—

{ ਬਾਲ ਉਮਰ ਵਿੱਚ ਦਸਮੇਂ ਗੁਰ ਜੀ ਆਨੰਦਪੁਰ ਨੂੰ ਜਾਂਦੇ,  
ਵਿੱਚ ਲਖਨੌਰ ਰਹੇ ਕੁਛ ਚਿਰ ਤਕ ਅਰਸੀ ਜੋਤ ਜਗਾਂਦੇ ।  
ਇੱਕ ਦਿਹਾੜੇ ਨਾਲ ਬਾਲਕਾਂ ਖੇਲ ਰਹੇ ਸਨ ਦਾਤੇ,  
ਆਰਫ਼ਦੀਨ ਪੀਰ ਨੇ ਪਾਸੋਂ ਲੰਘਦਿਆਂ ਆਪ ਸਿਵਾਤੇ ।

ਸੀ ਅਸਵਾਰ ਪਾਲਕੀ ਅੰਦਰ, ਚੇਲਿਆਂ ਨੇ ਜੋ ਚਾਈ,  
ਭੀੜ ਮੁਰੀਦਾਂ ਦੀ ਸੀ ਨਾਲੇ, ਮਗਰ ਮਗਰ ਚਲਿ ਆਈ ।

ਸਤਿਗੁਰ ਨੂਰ ਇਲਾਹੀ ਮੱਥਾ ਚਿਹਰਾ ਰੱਬੀ ਛਾਯਾ,  
ਜਦੋਂ ਦੇਖਿਆ ਪੀਰ ਤਦੋਂ ਹੀ ਉਤਰ ਹਿਠਾਹਾਂ ਆਯਾ ।

ਜਾ ਨੇੜੇ ਚਰਨਾਂ ਦੇ ਢੱਠਾ, ਸਿਜਦਾ ਝੁਕ ਝੁਕ ਕੀਤਾ,  
ਉਸਤਤਿ ਕਹੀ 'ਵਾਹ ਵਾਹ ਉਚਰੀ, ਜਨਮ ਸਫਲ ਕਰ ਲੀਤਾ ।  
ਹੱਥ ਜੋੜ ਫਿਰ ਲੈ ਗਿਆ ਲਾਭੇ, ਬਿਨਤੀ ਮੁਖੋਂ ਅਲਾਈ,  
ਗੱਲ ਬਾਤ ਕਰਿ ਸਹਿਸੇ ਕੋਈ ਫਿਰ ਲੈ ਲਈ ਵਿਦਾਈ ।

(੯)

ਜਿੱਥੋਂ ਤਕ ਰੁਤੂ ਜੀ ਦਿੱਸੇ, ਪੈਦਲ ਰਾਹ ਉਹ ਟੁਰਿਆ,  
 ਚਤ੍ਰੁਆ ਨਹੀਂ ਪਾਲਕੀ ਉੱਤੇ, ਐਸਾ ਅਦਬ ਉਸ ਕਰਿਆ ।  
 ਜਦੋਂ ਟਿਕਾਣੇ ਘਰ ਜਾ ਬੈਠਾ, ਤਦੋਂ ਮੁਰੀਦਾਂ ਕਹਿਆ —  
 'ਤੁਸੀਂ ਝੁਕੇ ਨਾ-ਮੁਸਲਮ ਅੱਗੇ, ਛੇਤ ਅਸੀਂ ਨਾ ਲਹਿਆ ।  
 ਭਾਰੇ ਪੀਰ ਤੁਸੀਂ ਰਬ ਵਾਲੇ, ਸ਼ਰੂ ਸ਼ਰੀਅਤ ਵਾਲੇ,  
 ਕਿਉਂ ਸਜਦਾ ਬਾਲਕ ਨੂੰ ਕੀਤਾ ? ਦੱਸੋ ਕਰੋ ਸੁਖਾਲੇ ।'  
 ਆਰਫਦੀਨ ਬੋਲਿਆ ਸਹਿਜੇ, ਵਿਚ ਅਦਬ ਭਰ ਆਯਾ,  
 ਸੌਚਾ ਬਚਨ ਸੁਣੋਂ ਬਈ ਲੋਕੋ ! ਦੇਖਿਆ ਦਿਆਂ ਸੁਣਾਯਾ ।  
 ਕਦੇ ਕਦੇ ਜਦੇ ਚੜ੍ਹਾਂ ਮੂਕਬੇ ਵਿਚ ਸਮਾਧੀ ਜਾਵਾਂ ।  
 ਵਿਚ ਦਰਗਾਹ ਜਦੋਂ ਮੈਂ ਜਾਵਾਂ, ਜਾ ਕੇ ਕਹਿ ਤਕਾਵਾਂ —  
 ਏਹੋ ਬਾਲ, ਜੋਤਿ ਦਾ ਜਾਮਾਂ ਜਗਮਗ ਰੂਪ ਨੂਰਾਨੀ,  
 ਸੁੰਦਰਤਾ ਜਿਸ ਦੇ ਪਗ ਚੁੰਮੇ ਨੂਰੇ ਨੂਰ ਰੂਹਾਨੀ ।  
 ਸਭ ਤੋਂ ਉੱਚਾ ਸਭ ਤੋਂ ਵੱਡਾ, ਸਭ ਤੋਂ ਨੂਰ ਜਲਾਲੀ,  
 ਸਭ ਝੂਝੂਦੇ ਹਨ ਇਸਦੇ ਅੱਗੇ, ਇਸਦੀ ਚਾਲ ਨਿਰਾਲੀ ।  
 —ਅੱਲ੍ਹਾ ਵਿਚ ਫਨ੍ਹਾ—ਦਾ ਦਰਜਾ, ਮੇਰੀ ਪਹੁੰਚ ਨ ਜਿੱਥੇ,  
 ਸੁਥੋਂ ਤੱਕ ਦੇਖਿਆ ਇਸ ਨੂੰ, ਅੱਜ ਛਿੱਠਾ ਮੈਂ ਇਥੇ ।  
 ਓਥੋਂ ਇਹ ਏਥੇ ਹੈ ਆਯਾ, ਅੱਲਾ ਆਪ ਪਠਾਯਾ,  
 ਕੁਫਰ ਜ਼਼਼ਲਮ ਦੇ ਪਾਪ ਮੇਟਸੀ, ਏਸ ਲਈ ਹੈ ਆਯਾ ।  
 ਮੈਂ ਅੱਲਾ ਦੇ ਦਰ ਤੇ ਏਹੋ, ਸਭ ਤੋਂ ਉੱਚਾ ਛਿੱਠਾ,  
 ਅੱਜ ਸਿੰਘਾਤਾ ਖਾਕੀ ਜਾਮੇਂ, ਰੰਗ ਜਮਾਲੀ ਮਿੱਠਾ ।  
 ਸਜਦਾ ਏਸ ਲਈ ਮੈਂ ਕੀਤਾ, ਤੁਸੀਂ ਅਦਬ ਵਿੱਚ ਆਓ,  
 ਸ਼ੱਕ ਕਰੋ ਤਾਂ ਕਾਫਰ ਹੋਸੇ ਲਜਾ ਇਮਾਨ ਸੁਖ ਪਾਓ ।  
 ਅੱਲਾ ਕਰਨੇ ਅੱਲਾ ਜਾਣੇ ਸਾਨੂੰ ਚਾਹੀਏ ਝੁਕਣਾ,  
 ਹੁਕਮ ਉਸਦੇ ਅੱਗੇ ਝੁਕਣਾ, ਸਰ ਕਹਿਣੋਂ ਨਾ ਰੁਕਣਾ ।'

(੧੦)

ਤਦੋਂ ਮੁਰੀਦਾਂ ਸੀਸ ਨਿਵਾਯਾ, ‘ਪੀਰ ਕਿਹਾ’ ਸਿਰ ਧਰਿਆ।  
ਛੱਡ ਤਅੱਸਬ ਸੱਚ ਪਛਾਤਾ, ਝੂਠਾ ਹਠ ਨਾ ਕਰਿਆ।

ਲਖਨੌਰ ਪਿੰਡ ਦੇ ਪੰਜਾਂ ਨੇ ਮਾਤਾ ਗੁਜਰੀ ਜੀ ਅੱਗੇ ਇਨਤੀ  
ਕੀਤੀ ਕਿ ਇੱਥੇ ਮਿੱਠੇ ਪਾਣੀ ਦੇ ਝੂਹ ਦੀ ਲੋੜ ਹੈ। ਸਾਡੇ ਕੇਲ ਢੂਨੇ  
ਇੱਟਾਂ ਦਾ ਪ੍ਰਦੰਪ ਨਹੀਂ, ਤੁਸੀਂ ਬਖਸ਼ਸ਼ ਕਰੋ। ਮਾਤਾ ਜੀ ਨੇ ਇੱਕ  
ਬਾਂ ਵੱਲ ਇਸ਼ਾਰਾ ਕਰਕੇ ਰੁਕਮ ਕੀਤਾ ਕਿ ਇਹ ਥਾਂ ਹੈ। ਜਦ  
ਸੰਗਤਾਂ ਨੇ ਥਾਂ ਪੁੱਟੀ ਤਾਂ ਥੱਲਿਊਂ ਇੱਕ ਬੰਣਿਆਂ ਬਣਾਇਆ ਪੱਕਾ  
ਝੂਹ ਨਿਕਲਿਆ ਜਿਸ ਦਾ ਪਾਣੀ ਚੰਗਾ ਮਿੱਠਾ ਸੀ। ਉਹ ਝੂਹ ਅਜੇ  
ਤੱਕ ਕਾਇਮ ਹੈ।

ਇੱਥੇ ਮਾਤਾ ਜੀ ਨੇ ਇੱਕ ਸਟੋਵਰ ਵੀ ਤਿਆਰ ਕੀਤਾ ਜਿਸ  
ਦਾ ਮਹਾਤਮ ਸਾਰੇ ਤੀਰਬਾਂ ਦੇ ਬਰਾਬਰ ਦੱਸਿਆ ਜਾਂਦਾ ਹੈ।

ਪਟਨੇ ਸਾਹਿਬ ਦੀ ਸੰਗਤ ਨੇ ਇੱਕ ਵਾਰ ੧੦ ਕੀਤੀ ਕਿ  
ਮਹਾਰਾਜ ਤੁਸੀਂ ਰਾਸ ਰਚੇ। ਮਹਾਰਾਜ ਨੇ ਬਚਨ ਕੀਤਾ ਕਿ ਅਸੀਂ  
ਨਾਮ ਦੀ ਸੁਤ ਸੰਗਤ ਜੀ ਰਾਸ ਰਚਾਂਗੇ। ਇਹ ਬਚਨ ਦਸਮੇਸ਼ ਜੀ  
ਨੇ ਲਖਨੌਰ ਸਾਹਿਬ ਆ ਕੇ ਪੂਰਾ ਕੀਤਾ। ਸਤਸੰਗਤ ਦੀ ਰਾਸ ਰਚਣ  
ਲਈ ਸੰਗਤਾਂ ਨੂੰ ਸੰਦੇਸ਼ ਫੇਜੇ ਗਏ। ਗੋਬਿੰਦ ਖੇਡ ਵਿੱਚ ਬਾਬਾ  
ਦਰਵੇਸ਼ ਹਰੀ ਜੀ ਪੰਨਾ ੪੦ ਤੇ ਲਿਖਦੇ ਹਨ:—

ਧਾਰਨਾ—ਰਚਿਆ ਸਤਿਗੁਰ ਨੇ ਹਰ ਜਸ ਰਾਸ ਅਖਾਡਾ  
ਦੇਖ ਲੋਕ ਵਿੱਚ ਫਿਰੀ ਦੁਹਾਈ ਚਲੇ ਸਭੀ ਰਲ ਪਾਏ।

ਸਿਧ ਸਾਧ ਮ੍ਰਦੂਲ ਗੁਣ ਗਣ ਰਲ ਰਿਖਿ ਮੁਨਿ ਹਠੀ ਸੂਰ ਆਏ ।  
 ਰਚਿਆ ਸਤਿਗੁਰ ਨੇ ਹਰ ਜਸ ਭਾਸ ਅਖਾੜਾ ।  
 ਚਲੋ ਚਲੀ ਪਈ ਦਸ ਚਾਰ ਅੰਦਰੁ ਇਕ ਤੋਂ ਇਕ ਅਗਾਰਾ ।੧। ਰਹਾਉਂ  
 ਦੇਵ ਦੇਵਾਣੀ ਹਾ ਹੁ ਪਰੀਆਂ ਰਾਗ ਰਤਨ ਪ੍ਰਵਾਰੈ ।  
 ਲੋਕ ਲੋਕਾਂਤਰ ਸਭ ਚਲ ਆਏ ਪਹੁੰਚੇ ਗੁਰੂ ਦਰਬਾਰੈ ।੨।  
 ਮਾਝਾਮਯ ਮੰਡਪ ਸੁਭ ਬਨਿਆ ਪਵਨ ਸੁਰੀਧ ਮਹਿਕਾਵੈ ।  
 ਧਰਤੀ ਫਰਸ਼ ਗਲੀਚਾ ਸੁੰਦਰ ਅਚਰਜ ਹੀ ਦ੍ਰਿਸ਼ਟਾਵੈ ।੩।  
 ਕੁਦਰਤੀ ਵਸਤੂ ਕੁਦਰਤਿ ਰਾਚੀ ਕੁਦਰਤੀ ਸਾਜ ਸਜਾਇਆ ।  
 ਨਿਜ ਨਿਜ ਆਸਨ ਸਭੈ ਬਿਰਾਜੇ, ਜਿਵੇਂ ਅਧਿਕਾਰ ਸੁਹਾਯਾ ।੪।  
 ਸੁਖਮ ਰੂਪ ਧਾਰ ਸਭ ਆਏ ਇੰਦ੍ਰਾਦਕ ਅਉਰ ਅਵਤਾਰੀ ।  
 ਮੰਡਪ ਬੀਚ ਸਭੁ ਸੋਭਾ ਪਾਵੈਂ ਅਚਰਜ ਸੋਭਾ ਭਾਰੀ ।੫।  
 ਸੰਗ ਦੇਵਾਣੀ ਦੇਵ ਕੰਨਿਆਂ ਭੀ ਮੰਡਪ ਬੀਚ ਸੋਭ ਪਾਵੈਂ ।  
 ਨਾਰੀ ਬਾਲ ਲਖਨੌਰ ਵੱਧ ਪਟਨੇ, ਤਿਨਾਂ ਭੀ ਸੰਗ ਲੈ ਆਵੈਂ ।੬।  
 ਗੰਗਾ ਜਮਨਾ ਸੰਗ ਸਹੇਲੀ ਤੀਰਥ ਭੀ ਚੱਲ ਆਏ ।  
 ਅਚਰਜ ਭੀਰ ਪਈ ਤਹਿ ਭੂਰੀ ਭਇਓ ਕੁਲਾਹਲ ਸਭ ਜਾਏ ।੭।  
 ਪੂਰਨਮਾ ਸੰਗਰਾਂਦ ਇਕੱਠੀ ਹੈ ਰਵੀਵਾਰ ਵਸੋਯਾ ।  
 ਹਰ ਜਸ ਰਾਸ ਅਖਾੜਾ ਸੋਹਿਆ ਆਇ ਹੈ ਦਸ ਚਾਰ ਲੋਆ ।੮।  
 ਗੁਰੂ ਸਮਾਜ ਗੁਰੂ ਨਾਨਕ ਕੇਰਾ ਸਿਖ ਸੰਗਤ ਉਮਡਾਈ ।  
 ਸੰਤ ਭਗਤਿ ਵਰਸਾਏ ਜੇ ਜਨ ਸੱਣ ਪ੍ਰਵਾਰੈ ਆਈ ।੯।  
 ਉੱਚ ਸਿੰਘਾਸਨ ਸਾਹਿਬਜ਼ਾਦਾ ਜੀ ਅਤਹੀ ਕਰ ਸੋਭ ਪਾਵੈਂ ।  
 ਰਿਧਿ ਸਿਧਿ ਨਉਂ ਨਿਧਿ ਚਰਨਨ ਸੇਵਹਿੰ ਸੰਤ ਜਨ ਚੌਰ ਝੁਲਾਵੈ ।  
 ਗਾਇਨ ਗੰਧਰਭ ਹਾ ਹੁ ਮਿਲਕੇ ਰਾਗ ਰਾਗਨੀਆਂ ਲੈ ਸੰਗੇ ।  
 ਨਿਰਤ ਅਪੱਛਰਾਂ ਤਾਲ ਦੇ ਪੂਰਨ ਬੀਨ ਰਬਾਬ ਮ੍ਰਦੰਗੇ ।੧੧।  
 ਸਿਧ ਸਮਾਧੀ ਤਜਕੇ ਆਏ ਚਾਲ ਬ੍ਰਹਮੰਡ ਟੈਕਾਈ ।

ਸੱਸ ਸੁਰਜ ਦੇਣੋਂ ਇਕ ਠੋਰਾ ਖਟਮਾਸ ਰਾਤ ਬਣਾਈ । ੧੨।  
 ਪੜ੍ਹੀ ਪੜ੍ਹੀ ਨਗ ਨਾਗ ਆਦਿ ਜੇਤਕ ਸਭ ਤਹਾਂ ਬਰਾਜੇ ।  
 ਅੰਮ੍ਰਿਤ ਬੁਰੈ ਗਗਨ ਸਸ ਕਿਰਣਾਂ ਤਰੂ ਰਸ ਚੌਵਨ ਲਾਗੇ ।  
 ਹਰ ਜਸ ਹੇਵਤ ਅਨਕ ਪ੍ਰਕਾਰੀ ਦਿੱਬਸ ਰੂਪ ਤਨ ਪਾਰੀ ।  
 ਭਾਵ ਪ੍ਰੇਮਾਂ ਪੁਰਨ ਹਿਰਦੈ ਗਾਵਹਿ ਜਸ ਦੈ ਤਾਰੀ ।  
 ਸੰਖਨ ਧੁਣ ਘੰਟਨ ਘਨ ਛਾਰੀ ਫੁਲਨ ਬਥਖਾ ਹੋਵਹਿ ।  
 ਜੈ ਜੈਕਾਰ ਕਰਹਿੰ ਸੁਰ ਸੁੰਦਰਿ ਸ਼ੋਭ ਅਨੁਪਮ ਸੋਵਹਿ । ੧੩।  
 ਧਰਤ ਅਕਾਸ਼ੀ ਪੂਰ ਰਹਿਓ ਹੈ ਧੁਨਿ ਹਰ ਜਸ ਗੁਣਾਵਾਦ ਗਾਇਐ ।  
 ਜੈ ਜੈ ਹੇਤ ਕੁਲਾਹਲ ਭਾਰੀ 'ਦਰਵੇਸ਼' ਦਸਮੇਸ ਧਿਆਈਐ । ੧੪। ੫੯।

—

ਪਾਰਨਾ — ਭਾਰਤ ਭੂਮੀ ਨੇ ਨਿਜ ਗਤਿ ਕਹੀ ਪੁਕਾਰ ।  
 ਦੇਵ ਸਮਾਜ ਇਕੱਠਾ ਹੋਇਓ ਪ੍ਰਭੁ ਕੀਰਤਨ ਜਸ ਗਾਇਆ ।  
 ਕਾਜ ਅਗਾਮੀ ਕਰਣੇ ਜੋਈ ਸੰਗੇ ਮਤਾ ਮਤਾਇਆ ।  
 ਭਾਰਤ ਭੂਮੀ ਨੇ ਨਿਜ ਗਤਿ ਕਹੀ ਪੁਕਾਰ ।  
 ਮੇਰਾ ਦੁਖ ਨਿਵਾਰਨ ਕਾਰਨ ਆਪੁ ਹੋਇ ਅਵਤਾਰ । ੧। ਰਹਾਉ।  
 ਜਾਲਮ ਜੁਲਮ ਕਮਾਵੇ ਰਜ ਰਜ ਰਹੀ ਮਰਯਾਦ ਨ ਕੋਈ ।  
 ਗਉ ਗਰੀਬ ਨਸੀਬ ਨ ਜੀਣਾ ਕਰੈ ਹਾ ਹਾ ਕਾਰ ਸਭ ਕੋਈ । ੨।  
 ਵੇ ਗੱਲਾਂ ਵਿੱਚ ਕਰਨ ਨਬੇੜਾ ਦੀਨ ਕਬੂਲ ਯਾ ਮਰਨਾ ।  
 ਪੂਰਬ ਪੱਛਮ ਉਤਰ ਦੱਖਣ ਸਭ ਨੇ ਹੀ ਦੁਖ ਭਰਨਾ । ੩।  
 ਦੇਸ਼ ਨਰੇਸ ਸਭੇ ਹੋਇ ਪਾਜੀ ਨਿਜ ਕੰਨਿਆ ਦੇਨ ਛੋਲੇ ।  
 ਲਾਲਚ ਉਚ ਪਛ ਕਾਰਨ ਸਾਰੇ ਹੋ ਗਏ ਅੰਨ੍ਹੇ ਬੋਲੇ । ੪।  
 ਭਾਰਤੀ ਧਰਮ ਗਵਾ ਕੇ ਸਾਰਾ ਆਪਨੀ ਮੇਹਰ 'ਲਗਾਵਨ ।  
 ਮੰਦਰ ਢਾਹ ਮਸੀਤਾਂ ਕਰਕੇ ਤੇਜ ਮਲੇਛ ਦਿਖਾਵਨ ।

ਕੋਈ ਵਾਹ ਨ ਚਲਦੀ ਕਿਸੈ ਜਾਲਮਾਂ ਮੂੰਹ ਜੋ ਤੇਤੇ ।  
 ਗਉਂ ਗਰੀਬ ਦੀ ਰਖਿਆ ਕਰਕੇ ਨਿਜ ਦੇਸ ਧਰਮ ਚ ਜੇਤੇ ।੯।  
 ਕਰੀ ਪੁਕਾਰ ਕਰਤਾਰ ਦੇ ਅੱਗੇ ਪੀਰਜ ਤਬੈ ਬੰਧਾਇਆ ।  
 ਤੇਜ ਮਲੇਛੀ ਨਾਸ ਕਰਨ ਕੇ ਆਪ ਦੇ ਤਾਈਂ ਪਠਾਇਆ ।੧।  
 ਦੇਗ ਤੇਗ ਵਸ ਆਪ ਦੇ ਸਾਰੀ ਆਪ ਹੀ ਜੁਲਮ ਮਟਾਵਉ ।  
 ਪੰਥ ਪ੍ਰਚਾਰ ਕਰਉ ਆਪ ਝੱਭ ਦੇ 'ਦਰਵੇਸ਼' ਜਾਲਮਾਂ ਮਾਰ ਮੁਕਾਵਉ ।੯ ੪੭।

---

ਪਾਰਨਾ—ਰਲ ਸਭ ਦੇਵਨ ਨੇ ਜੈ ਜੈ ਯੁਨੀ ਉਚਾਰੀ ।  
 ਭੂਮੀ ਪੁਕਾਰ ਦਾਤਾਰ ਸੁਣੀ ਹੈ ਗੁਰੂ ਸਮਾਜ ਦੇਵ ਸੰਗੇ ।  
 ਸਾਧ ਸਾਧ ਸਭਨੇ ਹੀ ਕਹਿਆ ਸਵੈ ਮਤਿ ਇਕ ਰੰਜ ਰੰਗੇ ।  
 ਰਲ ਸਭ ਦੇਵਨ ਨੇ ਜੈ ਜੈ ਧੁਨੀ ਉਚਾਰੀ ।  
 ਭਾਰਤ ਭੂਮੀ ਭਾਰ ਉਤਾਰੇ ਆਪ ਦੁਸ਼ਟ ਦਮਨ ਅਵਤਾਰੀ ।੧। ਰਹਾਉ।  
 ਤੀਰਬਨ ਜਲ ਅਭਿਖੇਕ ਕਰਾਇਓ ਮੰਗਲਮਯ ਧੁਨਿ ਬਾਣੀ ।  
 ਉੰਚ ਸਿੰਘਾਸਨ ਆਪ ਬਿਰਾਜੇ ਗੋਬਿੰਦ ਗੁਰੂ ਗੁਣ ਖਾਣੀ ।੨।  
 ਸਭ ਦੇਵਨ ਰਲ ਉਸਤਤ ਕੀਨੀ, ਡਤ ਫਿਰਾਇ ਚਉਰ ਕੀਨੇ ।  
 ਇੰਦਰ ਆਪੁ ਉਪੇਂਦਰ ਉਪਾਈ ਦੈ ਭਾਲ ਤਿਲਕ ਕਰ ਦੀਨੇ ।੩।  
 ਹਮ ਭੀ ਜਹਿੰ ਜਹਿੰ ਹੋਇ ਅਵਤਾਰੀ ਆਇ ਮਿਲੈਂਗੇ ਸੰਗੇ ।  
 ਤੇਜ ਮਲੇਛੀ ਸਭ ਹੀ ਹਰਨਾ ਤਿਨ ਮ ਕਰੇ ਆਪ ਛੰਗੇ ।੪।  
 ਰਾਜ ਯੋਗ ਦੌਨੇ ਬਿਕ ਠੋਰਾ ਗੁਰੂ ਘਰ ਵੱਡੀ ਵਡਿਆਈ ।  
 ਗੁਰੂ ਨਾਨਕ ਤੇ ਆਦ ਨੌਂ ਅੰਕਹਿ ਦਸਵੇਂ ਮਾਂਹਿ ਸਮਾਈ ।੫।  
 ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨੌ ਪ੍ਰਕਰਮਾ ਕੀਨੀ ।  
 ਜੀਸ ਨਿਵਾਇ ਤਿਲਕ ਦੀਓ ਬੁਢੇ ਗੁਰੂ ਗਦੀ ਤਹਿ ਦੀਨੀ ।੬।  
 ਵਾਰ ਸਰਬੰਸ ਸਭ ਜੁਲਮ ਮਟਾਨਾ ਧਰਮ ਪੰਥ ਮਰਯਾਦਾ ।  
 ਇਹ ਕਾਰਨ ਪ੍ਰਗਟਿਓ ਕਲੁ ਅੰਦਰ ਗੁਰੂ ਨਾਨਕ ਪੁਰਖ ਅਨਾਦਾ ।੭।

(੧੪)

ਸੰਖਨ ਧੁਨਿ ਘੰਟਨ ਘਣ ਕੀਨੀ ਵਜੇ ਢੋਲ ਮ੍ਰਦੰਗ ਨਗਾਰੇ ।  
 ਜੈ ਜੈ ਕਾਰ ਕਰਹਿੰ ਸੁਰ ਸੁੰਦਰਿ ਦਰਵੇਸ਼ ਪੁਰਖ ਅਕਾਲ ਅਪਾਰੇ ।੧।  
 ਭਇਓ ਸਮਾਪਤ ਠਾਠ ਸਭੈ ਹੀ ਨਿਜ ਨਿਜ ਠੌਰ ਸਭ ਧਾਏ ।  
 ਸੂਖਮ ਰੂਪ ਭਾਵ ਸਭ ਸੂਖਮ ਦਰਵੇਸ਼ ਸਭੀ ਪ੍ਰਗਟਾਏ ।੨।  
 ਵਿਰਲਾ ਜਾਣੈ ਕੋ ਰੁਰਮੁਖ ਗੁਰਮਤਿ ਰੂਰੀ ।  
 ਤਿਨਹਿੰ ਸਭ ਜਾਹਰ ਜ਼ਹੂਰੀ ।  
 ਸਦਾ ਸਰੂਰ ਸਚ ਨੂਰੀ ।  
 ਸਤਿਗੁਰੂ ਦਾਤੇ ਨੇ ਕਰੀ ਕ੍ਰਿਪਾ ਤਿਨੈ ਭੂਰੀ । ਰਹਾਉ ਦੂਜਾ ।੫।  
 ਧਾਰਨਾ-ਅਜ ਅਸਾਂ ਦੇਖਿਆ ਹੈ ਗੋਬਿੰਦ ਸਭ ਤੇ ਉੱਚਾ ।

ਸੁਣੋ ਸੁਣੋ ਇਕ ਅਚਰਜ ਗਾਥਾ ਅਚਰਜ ਹੀ ਦ੍ਰਿਸ਼ਟਾਇਆ ।  
 ਦੇਵ ਸਮਾਜ ਇਕੱਠਾ ਹੋ ਕੇ ਗੋਬਿੰਦ ਰਾਇ ਪੂਜਾਇਆ ।  
 ਅੱਜ ਅਸਾਂ ਦੇਖਿਆ ਹੈ ਗੋਬਿੰਦ ਸਭ ਤੇ ਉੱਚਾ ।  
 ਬ੍ਰਹਮਾ ਬਿਸ਼ਨ ਮਹਾਂਦੇਵ ਆਦਕ ਸਕੈ ਨ ਤਹਾਂ ਪਹੁੰਚਾ ।੧। ਰਹਾਉ  
 ਹਰ ਜਸ ਰਾਸ ਅਖਾਡੇ ਅੰਦਰ ਮੁਖ ਮੁਖ ਦੇਵ ਸਭ ਆਏ ।  
 ਸੰਗ ਦੇਵਾਨੀ ਰਾਗ ਰਤਨ ਸਭ ਰਾਗਨੀਆਂ ਮਿਲ ਗਾਏ ।੨।  
 ਰੈਣ ਵਧਾਇ ਖਟ ਮਾਸ ਕੀਨੀ ਭਇਓ ਕੰਤੂਹਲ ਭਾਰੀ ।  
 ਗੋਬਿੰਦ ਰਾਇ ਆਇਉ ਕਲੁ ਅੰਦਰ ਸਭ ਤੇ ਉੱਚ ਅਵਤਾਰੀ ।  
 ਦਿੰਦ੍ਰਾਦਕ ਨੇ ਆਪ ਤਿਲਕ ਦੈ ਪਦ ਉਪੋਂਦਰ ਦੀਨੋ ।  
 ਕਰ ਪ੍ਰਦਖਣਾ ਸਤਿਗੁਰ ਨੇ ਭ੍ਰਾਤੀ ਤਿਲਕ ਦੈ ਗੁਰੂ ਹੈ ਕੀਨੋ ।੪।  
 ਸਭ ਹੀ ਕੌਤਕ ਹਮ ਸਡ ਨੇ ਹੈ ਅਪੁਨੀ ਅਂਖੇ ਪੇਖਾ ।  
 ਪਣੇ ਕੀ ਨਾਠੀ ਸੰਗ ਸਭ ਬਾਲਕ ਹਮ ਉਹ ਰਲ ਹੋਇ ਏਕਾ ।੫।  
 ਪੁਰਬ ਕ੍ਰਿਤਿ ਹਮਾਰੇ ਬੱਦ ਹੈ ਗੋਬਿੰਦ ਦਰਸ ਹਮ ਪਾਈਐ ।  
 ਵਡ ਭਾਗੀ ਹਥ ਅਉਸਰ ਆਇਆ ਬਲਿ ਬਲਿ ਜਾਈਐ ।੬।

ਬਾਲ ਰੂਪ ਮੇਂ ਜੋਤ ਨਰੰਕਾਰੀ ਸਰਬ ਸ਼ਕਤਿ ਸਮਰੱਥਾ ।  
 ਨਿਤ ਪ੍ਰਤਿ ਹਮਸੰਗ ਹਾਸ ਬਿਲਾਸੇ ਖੇਲੈ ਸੰਗ ਬਾਲ ਜੱਥਾ ।  
 ਧੰਨ ਲਖਨੌਰ ਦੀ ਧਰਤੀ ਕਹੀਐ ਧੰਨ ਧੰਨ ਵਾਸੀ ਜੋਈ ।  
 ਧੰਨ ਸਤਿਗੁਰੂ ਗੁਰੂ ਗੋਬਿੰਦ ਰਾਇਆ, ਦਾਵੇਸ਼ ਈਨ ਵਰਸ ਕਟੋਈ । ਆਪਦਾ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਖਨੌਰ ਸਾਹਿਬ ਤੋਂ ਹੀ  
 ਆਨੇ ਪਾਸੇ ਇਲਾਕੇ ਵਿੱਚ ਜਾਕੇ ਕਈ ਟੈਕ ਕੀਤੇ । ਇਥੋਂ ਹੀ ਜਾ  
 ਕੇ ਮਰਦੇ ਸਾਹਿਬ ਜਨੋਰਾਂ ਦਾ ਉਪਾਰ ਕੀਤਾ, ਭਾਨੇ ਦੇੜੀ ਸੱਪ  
 ਮਾਰਿਆ, ਕੋੜ੍ਹੀ ਨੂੰ ਰਾਜੀ ਕੀਤਾ, ਸੂਲੂਰ, ਨਨੋੜੀ, ਨਸਿਬਲੀ  
 ਤੇ ਅੰਬਾਲਾ ਸ਼ਹਿਰ ਦੇ ਕੈਤਕ ਕੀਤੇ । ਲਖਨੌਰ ਸਾਹਿਬ ਤੋਂ ਦੇ ਮੀਲ  
ਗੋਬਿੰਦਗੜ੍ਹ ਵਿੱਚ ਉਸ ਵੇਲੇ ਸੋਢੀ ਵਸਦੇ ਸਨ । ਇਥੇ ਇੱਕ ਮਾਈ  
 ਗੁਰੂ ਸਾਹਿਬ ਦਾ ਬੁਤ ਅਗਾਧ ਕਰਦੀ ਸੀ । ਦਸਵੇਂ ਪਾਤਸ਼ਾਹ  
 ਹਰ ਟੇਜ਼ ਚਿੱਟੇ ਘੋੜੇ ਤੇ ਚੜ੍ਹ੍ਹ ਕੇ ਉਥੇ ਜਾਂਦੇ ਸਨ । ਲਖਨੌਰ ਸਾਹਿਬ  
 ਤੋਂ ਹੀ ਜਾਕੇ ਲੁੱਖੀ ਚਿਲ੍ਹਾ ਕਰਨਾਲ ਵਿੱਚ ਜਾਕੇ ਸ਼ੇਰ ਮਾਟਿਆ ।  
 ਉਥੇ ਨਥਾ ਸਿੰਘ ਰਾਜਪੁਤ ਨੇ ਮਹਾਰਾਜ ਨੂੰ ਸੁਧ ਪਿਆਇਆ ਅਤੇ  
 ਮਹਾਰਾਜ ਨੂੰ 500 ਟੁਪੱਇਆ ਇੱਕ ਘੋੜਾ ਅਤੇ ਬਾਜ਼ ਨਜ਼ਰ ਕੀਤਾ ।  
 ਰਾਣੀ ਮਾਜਰੇ ਵੀ ਇਥੋਂ ਹੀ ਗਏ । ਭਾਈ ਮਨੀ ਸਿੰਘ ਜੀ ਨੇ  
 ਲਿਖਿਆ ਹੈ:—

ਮਨੀ ਸਿੰਘ ਨੇ ਕਥਾ ਬਨਾਈ ਸ੍ਰੀ ਗੁਰੂ ਚੰਦੇਂ ਕਲਾ ਸਵਾਈ  
 ਲਖਨੌਰ ਸਾਹਿਬ ਤੇ ਕੀਆ ਪਯਾਨਾ । ਖਾਸ ਰਾਣੀ ਮਾਜਰੇ ਆਇ ਕੀਆ ਮੁਕਾਮਾ  
 ਮਹਾਰਾਜ ਪੈਟੇ ਸਾਹਿਬ ਤੋਂ ਵੀ ਇਥੇ ਦੇ ਵਾਰ ਆਏ । ਦਸਿਆ

(੧੬)

ਜਾਂਦਾ ਹੈ ਕਿ ਜਾਪ ਸਾਹਿਬ ਦਾ ਉਚਾਰਣ ਵੀ ਇਥੇ ਹੀ ਕੀਤਾ।

ਗੁਰਦੁਆਰਾ ਲਖਨੌਰ ਜਾਹਿਬ ਵਿੱਚ ਦਸਮੇਸ਼ ਜੀ ਦੇ ਚਾਰ ਸ਼ਸਤਰ-ਦੇ ਤੀਰ ਅਤੇ ਦੇ ਬਰਛੀਆਂ ਤੇ ਦੇ ਪਲੰਘ ਮੌਜੂਦ ਹਨ। ਇਕ ਮਾਤਾ ਜੀ ਦਾ ਅਤੇ ਇੱਕ ਦਸਵੇਂ ਪਾਤਸ਼ਾਹ ਦਾ। ਇਨ੍ਹਾਂ ਪਲੰਘਾਂ ਨੂੰ ਵਿਛਾਕੇ ਠੱਖਣ ਦਾ ਹੁਕਮ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਸਥਾਨ ਦੀ ਮਹੱਤਤਾ ਰਿਜ ਦਰਬਾਰਾਂ ਵਿੱਚ ਕਾਢੀ ਸੀ। ੨੫ ਨਵੰਬਰ ੧੯੦੮ ਨੂੰ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਸਾਹਿਬ ਸਿੰਘ ਪਟਿਆਲਾ, ਮਹਾਰਾਜਾ ਨਾਭਾ, ਮਹਾਰਾਜਾ ਸੰਗਰੂਰ ਆਦਿ ਲਖਨੌਰ ਸਾਹਿਬ ਇਕੋਠੇ ਹੋਏ। ਇਸ ਸਮੇਂ ਬਾਬਾ ਸਾਹਿਬ ਸਿੰਘ ਬੇਦੀ ਦੇ ਜਤਨ ਨਾਲ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਸਾਹਿਬ ਸਿੰਘ ਪਟਿਆਲਾ ਨੇ ਪੱਗ ਵਟਾਈ।

ਲਖਨੌਰ ਸਾਹਿਬ ਦੇ ਉਦਾਲੇ ਪੁਦਾਲੇ ਬਹੁਤ ਸਾਰੇ ਗੁਰ ਅਸਥਾਨ ਹਨ। ਪ੍ਰਗਟ ਤੋਂ ਇਲਾਵਾ ਕਈ ਅਜੇ ਲੁਕੇ ਪਏ ਹੋਣਗੇ। ਬਹੁਤ ਖੇਡ ਪੜਤਾਲ ਕਰਨ ਦੀ ਲੋੜ ਹੈ।

B-1550